

ਲੋਕਾਂ ਦੇ ਹਿੱਤ ਲਈ ਸੂਚਨਾ

ਫੌਰੀ ਤੌਰ 'ਤੇ ਜਾਰੀ ਕਰਨ ਲਈ

26 ਨਵੰਬਰ, 2019

ਫਰੇਜ਼ਰ ਹੈਲਥ ਲੋਕਾਂ ਨੂੰ ਸਰੀ ਵਿਚਲੇ ਦੱਤਾ ਹੈਲਥ ਸੈਂਟਰ ਆਯੁਰਵੈਦਿਕ ਕਲੀਨਿਕ ਤੋਂ ਖਰੀਦੀਆਂ ਗਈਆਂ ਚੀਜ਼ਾਂ ਨੂੰ ਸੁੱਟਣ ਲਈ ਕਹਿ ਰਹੀ ਹੈ

ਸਰੀ - ਫਰੇਜ਼ਰ ਹੈਲਥ ਸਰੀ ਵਿਚਲੇ ਦੱਤਾ ਹੈਲਥ ਸੈਂਟਰ ਆਯੁਰਵੈਦਿਕ ਕਲੀਨਿਕ (“ਦੱਤਾ ਕਲੀਨਿਕ”) ਦੇ ਗਾਹਕਾਂ ਨੂੰ ਸਾਵਧਾਨ ਕਰ ਰਹੀ ਹੈ ਕਿ ਜੇ ਉਨ੍ਹਾਂ ਨੇ ਦੱਤਾ ਕਲੀਨਿਕ ਤੋਂ ਕੋਈ ਆਯੁਰਵੈਦਿਕ ਵਸਤਾਂ ਖਰੀਦੀਆਂ ਹਨ ਤਾਂ ਉਹ ਇਨ੍ਹਾਂ ਨੂੰ ਸੁੱਟ ਦੇਣ ਕਿਉਂਕਿ ਇਨ੍ਹਾਂ ਵਿੱਚੋਂ ਕੁਝ ਨੂੰ ਟੈਸਟ ਕੀਤਾ ਗਿਆ ਹੈ ਅਤੇ ਇਨ੍ਹਾਂ ਵਿੱਚ ਪ੍ਰਵਾਨਯੋਗ ਪੱਧਰਾਂ ਨਾਲੋਂ ਜ਼ਿਆਦਾ ਭਾਰੀਆਂ ਧਾਤਾਂ (ਸਮੇਤ ਸਿੱਕੇ ਅਤੇ ਪਾਰੇ ਦੇ) ਹੋਣ ਦਾ ਪਤਾ ਲੱਗਾ ਹੈ ਜਾਂ ਇਹ ਹੈਲਥ ਕੈਨੇਡਾ ਵਲੋਂ ਕੁਦਰਤੀ ਸਿਹਤ ਵਸਤਾਂ (ਨੈਚੁਰਲ ਹੈਲਥ ਪ੍ਰੋਡਕਟਸ) ਦੇ ਤੌਰ 'ਤੇ ਲਸਿਸਸੂਦਾ ਨਹੀਂ ਹਨ। ਦੱਤਾ ਕਲੀਨਿਕ ਵਲੋਂ ਵੇਚੀਆਂ ਜਾਂਦੀਆਂ ਵਸਤਾਂ ਸਿਹਤ ਲਈ ਗੰਭੀਰ ਖਤਰੇ ਪੈਦਾ ਕਰ ਸਕਦੀਆਂ ਹਨ।

ਫਰੇਜ਼ਰ ਹੈਲਥ ਨੇ ਦੱਤਾ ਕਲੀਨਿਕ ਦੇ ਮਾਲਕ ਨੂੰ ਜੋ ਕਿ ਸਰੀ, ਬੀ ਸੀ ਵਿਚ ਯੂਨਿਟ 109, 12888-80 ਐਵੇਨਿਊ 'ਤੇ ਸਥਿਤ ਹੈ, ਸਿੱਕੇ (ਲਿਡ) ਬਾਰੇ ਪੜਤਾਲ ਕਰਨ ਤੋਂ ਬਾਅਦ, ਪਬਲਿਕ ਹੈਲਥ ਐਕਟ (ਡਿਵੀਜ਼ਨ 4) ਅਨੁਸਾਰ ਸਿਹਤ ਨੂੰ ਖਤਰੇ ਦਾ ਆਰਡਰ ਜਾਰੀ ਕੀਤਾ ਹੈ। ਹੈਲਥ ਕੈਨੇਡਾ ਨੇ ਦੱਤਾ ਕਲੀਨਿਕ ਦੇ ਸੰਬੰਧ ਵਿਚ ਚਿਤਾਵਨੀ ਜਾਰੀ ਕੀਤੀ ਹੈ।

ਭਾਰੀ ਧਾਤਾਂ ਦੇ ਵੱਡੇ ਪੱਧਰਾਂ ਵਾਲੀਆਂ ਵਸਤਾਂ ਖਾਣ ਨਾਲ ਕੋਈ ਗੰਭੀਰ ਬੀਮਾਰੀ ਲੱਗ ਸਕਦੀ ਹੈ ਅਤੇ ਇੱਥੋਂ ਤੱਕ ਕਿ ਮੌਤ ਵੀ ਹੋ ਸਕਦੀ ਹੈ। ਫਰੇਜ਼ਰ ਹੈਲਥ ਇਕ ਵਿਅਕਤੀ ਬਾਰੇ ਜਾਣਦੀ ਹੈ ਜੋ ਕਿ ਦੱਤਾ ਕਲੀਨਿਕ ਤੋਂ ਆਯੁਰਵੈਦਿਕ ਵਸਤਾਂ ਖਾਣ ਤੋਂ ਬਾਅਦ ਸਿੱਕੇ (ਲਿਡ) ਦੀ ਜ਼ਹਿਰ ਚੜ੍ਹਨ ਕਰਕੇ ਬੀਮਾਰ ਹੋਇਆ ਹੈ।

ਜੇ ਤੁਸੀਂ ਦੱਤਾ ਕਲੀਨਿਕ ਤੋਂ ਵਸਤਾਂ ਖਰੀਦੀਆਂ ਹਨ ਜਾਂ ਖਾਧੀਆਂ ਹਨ ਅਤੇ ਤੁਹਾਨੂੰ ਆਪਣੀ ਸਿਹਤ ਬਾਰੇ ਕੋਈ ਫਿਕਰ ਹਨ ਤਾਂ ਕਿਰਪਾ ਕਰਕੇ ਡਾਕਟਰ ਕੋਲ ਜਾਓ ਅਤੇ ਉਸ ਨੂੰ ਉਨ੍ਹਾਂ ਵਸਤਾਂ ਬਾਰੇ ਦੱਸੋ ਜਿਹੜੀਆਂ ਤੁਸੀਂ ਵਰਤੀਆਂ ਹਨ। ਬੀ ਸੀ ਦਾ ਡਰੱਗ ਐਂਡ ਪੋਆਇਜ਼ਨ ਇਨਫਰਮੇਸ਼ਨ ਸੈਂਟਰ ਕਿਸੇ ਰੋਗ ਦੀ ਪਛਾਣ ਕਰਨ ਜਾਂ ਇਲਾਜ ਬਾਰੇ ਤੁਹਾਡੇ ਡਾਕਟਰ ਨਾਲ ਰਲ ਕੇ ਕੰਮ ਕਰਨ ਲਈ ਉਪਲਬਧ ਹੈ। ਤੁਸੀਂ ਕਿਸੇ ਹੈਲਥ ਪ੍ਰੋਡਕਟ ਦੇ ਉਲਟੇ ਅਸਰਾਂ ਜਾਂ ਸ਼ਿਕਾਇਤਾਂ ਬਾਰੇ ਹੈਲਥ ਕੈਨੇਡਾ ਨੂੰ ਵੀ ਰਿਪੋਰਟ ਕਰ ਸਕਦੇ ਹੋ।

ਸਿੱਕੇ (ਲਿਡ) ਦੀ ਜ਼ਹਿਰ ਚੜ੍ਹਨ ਦੀਆਂ ਨਿਸ਼ਾਨੀਆਂ ਵਿਚ ਇਹ ਸ਼ਾਮਲ ਹਨ:

- ਖੂਨ ਵਿਚਲੇ ਲਾਲ ਸੈੱਲਾਂ ਦਾ ਘਟਣਾ (ਅਨੀਮੀਆ)
- ਸਿਰਦਰਦ/ਚਿੜਚਿੜਾਪਨ/ਹੌਲੀ ਸੋਚਣਾ
- ਕਬਜ਼
- ਪੇਟ ਵਿਚ ਦਰਦ
- ਗਰਭਪਾਤ/ਮਰੇ ਬੱਚੇ ਦਾ ਜਨਮ

ਸਿਹਤ ਬਾਰੇ ਹੋਰ ਖਬਰਾਂ ਅਤੇ ਜਾਣਕਾਰੀ ਲਈ www.fraserhealth.ca 'ਤੇ ਜਾਓ।

ਸਾਨੂੰ ਫੋਲੋ ਕਰੋ: <http://twitter.com/Fraserhealth>

ਲੋਕਾਂ ਦੇ ਹਿੱਤ ਲਈ ਸੂਚਨਾ

ਪਾਰੇ (ਮਰਕਰੀ) ਦੀ ਜ਼ਹਿਰ ਦੀਆਂ ਨਿਸ਼ਾਨੀਆਂ ਵਿਚ ਇਹ ਸ਼ਾਮਲ ਹਨ:

- ਮੂਡ ਵਿਚ ਤਬਦੀਲੀਆਂ
- ਯਾਦਾਸ਼ਤ ਦਾ ਘਟਣਾ
- ਪੱਠਿਆਂ ਵਿਚ ਕਮਜ਼ੋਰੀ

ਜੇ ਤੁਹਾਡੇ ਮਨ ਵਿਚ ਕੋਈ ਸਵਾਲ ਹੋਣ ਜਾਂ ਜ਼ਿਆਦਾ ਜਾਣਕਾਰੀ ਦੀ ਲੋੜ ਹੋਵੇ ਤਾਂ ਕਿਰਪਾ ਕਰਕੇ ਫਰੇਜ਼ਰ ਹੈਲਥ ਦੇ ਸਰੀ ਹੈਲਥ ਪ੍ਰੋਟੈਕਸ਼ਨ ਆਫਿਸ ਨੂੰ (604) 930-5405 ਲੋਕਲ 765612 'ਤੇ ਫੋਨ ਕਰੋ।

ਮੀਡੀਆ ਪੁੱਛਗਿਛ ਲਈ ਕਿਰਪਾ ਕਰਕੇ ਸੰਪਰਕ ਕਰੋ:

ਫਰੇਜ਼ਰ ਹੈਲਥ ਮੀਡੀਆ ਲਾਈਨ: (604) 613-0794

ਫਰੇਜ਼ਰ ਹੈਲਥ ਮੀਡੀਆ ਈਮੇਲ: media@fraserhealth.ca

ਸਿਹਤ ਬਾਰੇ ਹੋਰ ਖਬਰਾਂ ਅਤੇ ਜਾਣਕਾਰੀ ਲਈ www.fraserhealth.ca 'ਤੇ ਜਾਓ।

ਸਾਨੂੰ ਫੋਲੋ ਕਰੋ: <http://twitter.com/Fraserhealth>